

Sri Guru Granth Sahib

Displaying 298 of

ਉਤਮੁ ਉਚੋ ਪਾਰਬ੍ਰਹਮੁ ਗੁਣ ਅੰਤੁ ਨ ਜਾਣਹਿ ਸੇਖ ॥

Ootham Oocha Paarabreham Gun Anth N Jaanehi Saekh ||

That the Supreme Lord God is the most sublime and lofty. Even the thousand-tongued serpent does not know the limits of His Glories.

ਗਉੜੀ ਥਿਤੀ (ਮਃ ੫) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੧

Raag Thitee Gauri Guru Arjan Dev

ਨਾਰਦ ਮੁਨਿ ਜਨ ਸੁਕ ਬਿਆਸ ਜਸੁ ਗਾਵਤ ਗੋਬਿੰਦ ॥

Naaradh Mun Jan Suk Biaas Jas Gaavath Gobindh ||

Naarad, the humble beings, Suk and Vyaasa sing the Praises of the Lord of the Universe.

ਗਉੜੀ ਥਿਤੀ (ਮਃ ੫) ੬:੩ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੧

Raag Thitee Gauri Guru Arjan Dev

ਰਸ ਗੀਧੇ ਹਰਿ ਸਿਉ ਬੀਧੇ ਭਗਤ ਰਚੇ ਭਗਵੰਤ ॥

Ras Geedhhae Har Sio Beedhhae Bhagath Rachae Bhagavanth ||

They are imbued with the Lord's essence; united with Him; they are absorbed in devotional worship of the Lord God.

ਗਉੜੀ ਥਿਤੀ (ਮਃ ੫) ੬:੪ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੨

Raag Thitee Gauri Guru Arjan Dev

ਮੋਹ ਮਾਨ ਭ੍ਰਮੁ ਬਿਨਸਿਓ ਪਾਈ ਸਰਨਿ ਦਇਆਲ ॥

Moh Maan Bhram Binasiou Paaee Saran Dhaeiaal ||

Emotional attachment, pride and doubt are eliminated, when one takes to the Sanctuary of the Merciful Lord.

ਗਉੜੀ ਥਿਤੀ (ਮਃ ੫) ੬:੫ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੨

Raag Thitee Gauri Guru Arjan Dev

ਚਰਨ ਕਮਲ ਮਨਿ ਤਨਿ ਬਸੇ ਦਰਸਨੁ ਦੇਖਿ ਨਿਹਾਲ ॥

Charan Kamal Man Than Basae Dharasan Dhaekh Nihaal ||

His Lotus Feet abide within my mind and body and I am enraptured, beholding the Blessed Vision of His Darshan.

ਗਉੜੀ ਥਿਤੀ (ਮਃ ੫) ਏ:੬ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੩

Raag Thitee Gauri Guru Arjan Dev

ਲਾਭੁ ਮਿਲੈ ਤੋਟਾ ਹਿਰੈ ਸਾਧਸੰਗਿ ਲਿਵ ਲਾਇ ॥

Laabh Milai Thottaa Hirai Saadhhasang Liv Laae ||

People reap their profits, and suffer no loss, when they embrace love for the Saadh Sangat, the Company of the Holy.

ਗਉੜੀ ਥਿਤੀ (ਮਃ ੫) ਏ:੭ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੩

Raag Thitee Gauri Guru Arjan Dev

ਖਾਟਿ ਖਜਾਨਾ ਗੁਣ ਨਿਧਿ ਹਰੇ ਨਾਨਕ ਨਾਮੁ ਧਿਆਇ ॥੬॥

Khaatt Khajaanaa Gun Nidhh Harae Naanak Naam Dhhiaae ||6||

They gather in the treasure of the Lord, the Ocean of Excellence, O Nanak, by meditating on the Naam. ||6||

ਗਉੜੀ ਥਿਤੀ (ਮਃ ੫) ਏ:੮ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੩

Raag Thitee Gauri Guru Arjan Dev

ਸਲੋਕੁ ॥

Salok ||

Shalok:

ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੮

ਸੰਤ ਮੰਡਲ ਹਰਿ ਜਸੁ ਕਥਹਿ ਬੋਲਹਿ ਸਤਿ ਸੁਭਾਇ ॥

Santh Manddal Har Jas Kathhehi Bolehi Sath Subhaae ||

In the gathering of the Saints, chant the Praises of the Lord, and speak the Truth with love.

ਗਉੜੀ ਥਿਤੀ (ਮਃ ੫) ਸ. ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੪

Raag Thitee Gauri Guru Arjan Dev

ਨਾਨਕ ਮਨੁ ਸੰਤੋਖੀਐ ਏਕਸੁ ਸਿਉ ਲਿਵ ਲਾਇ ॥੭॥

Naanak Man Santhokheeai Eaekas Sio Liv Laae ||7||

O Nanak, the mind becomes contented, enshrining love for the One Lord. ||7||

ਗਉੜੀ ਥਿਤੀ (ਮਃ ੫) ਸ. ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੫

Raag Thitee Gauri Guru Arjan Dev

ਪਉੜੀ ॥

Pourree ||

Pauree:

ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੮

ਸਪਤਮਿ ਸੰਚਹੁ ਨਾਮ ਧਨੁ ਟੂਟਿ ਨ ਜਾਹਿ ਭੰਡਾਰ ॥

Sapatham Sanchahu Naam Dhhan Ttoott N Jaahi Bhanddaar ||

The seventh day of the lunar cycle: Gather the wealth of the Naam; this is a treasure which shall never be exhausted.

ਗਉੜੀ ਥਿਤੀ (ਮਃ ੫) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੫

Raag Thitee Gauri Guru Arjan Dev

ਸੰਤਸੰਗਤਿ ਮਹਿ ਪਾਈਐ ਅੰਤੁ ਨ ਪਾਰਾਵਾਰ ॥

Santhasangath Mehi Paaeeai Anth N Paaraavaar ||

In the Society of the Saints, He is obtained; He has no end or limitations.

ਗਉੜੀ ਥਿਤੀ (ਮਃ ੫) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੬

Raag Thitee Gauri Guru Arjan Dev

ਆਪੁ ਤਜਹੁ ਗੋਬਿੰਦ ਭਜਹੁ ਸਰਨਿ ਪਰਹੁ ਹਰਿ ਰਾਇ ॥

Aap Thajahu Gobindh Bhajahu Saran Parahu Har Raae ||

Renounce your selfishness and conceit, and meditate, vibrate on the Lord of the Universe; take to the Sanctuary of the Lord, our King.

ਗਉੜੀ ਥਿਤੀ (ਮਃ ੫) ੭:੩ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੬

Raag Thitee Gauri Guru Arjan Dev

ਦੂਖ ਹਰੈ ਭਵਜਲੁ ਤਰੈ ਮਨ ਚਿੰਦਿਆ ਫਲੁ ਪਾਇ ॥

Dhookh Harai Bhavajal Tharai Man Chindhiaa Fal Paae ||

Your pains shall depart - swim across the terrifying world-ocean, and obtain the fruits of your mind's desires.

ਗਉੜੀ ਥਿਤੀ (ਮਃ ੫) ੭:੪ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੭

Raag Thitee Gauri Guru Arjan Dev

ਆਠ ਪਹਰ ਮਨਿ ਹਰਿ ਜਪੈ ਸਫਲੁ ਜਨਮੁ ਪਰਵਾਣੁ ॥

Aath Pehar Man Har Japai Safal Janam Paravaan ||

One who meditates on the Lord twenty-four hours a day - fruitful and blessed is his coming into the world.

ਗਉੜੀ ਥਿਤੀ (ਮਃ ੫) ੭:੫ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੭

Raag Thitee Gauri Guru Arjan Dev

ਅੰਤਰਿ ਬਾਹਰਿ ਸਦਾ ਸੰਗਿ ਕਰਨੈਹਾਰੁ ਪਛਾਣੁ ॥

Anthar Baahar Sadhaa Sang Karanaihaar Pashhaan ||

Inwardly and outwardly, realize that the Creator Lord is always with you.

ਗਉੜੀ ਥਿਤੀ (ਮਃ ੫) ੭:੬ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੮

Raag Thitee Gauri Guru Arjan Dev

ਸੋ ਸਾਜਨੁ ਸੋ ਸਖਾ ਮੀਤੁ ਜੋ ਹਰਿ ਕੀ ਮਤਿ ਦੇਇ ॥

So Saajan So Sakhaa Meeth Jo Har Kee Math Dhaee ||

He is your friend, your companion, your very best friend, who imparts the Teachings of the Lord.

ਗਉੜੀ ਥਿਤੀ (ਮਃ ੫) ੭:੭ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੮

Raag Thitee Gauri Guru Arjan Dev

ਨਾਨਕ ਤਿਸੁ ਬਲਿਹਾਰਣੈ ਹਰਿ ਹਰਿ ਨਾਮੁ ਜਪੇਇ ॥੭॥

Naanak This Balihaaranai Har Har Naam Japae ||7||

Nanak is a sacrifice to one who chants the Name of the Lord, Har, Har. ||7||

ਗਉੜੀ ਥਿਤੀ (ਮਃ ੫) ੭:੮ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੮

Raag Thitee Gauri Guru Arjan Dev

ਸਲੋਕੁ ॥

Salok ||

Shalok:

ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੮

ਆਠ ਪਹਰ ਗੁਨ ਗਾਈਅਹਿ ਤਜੀਅਹਿ ਅਵਰਿ ਜੰਜਾਲ ॥

Aath Pehar Gun Gaaeeahi Thajeeahi Avar Janjaal ||

Sing the Glorious Praises of the Lord twenty-four hours a day; renounce other entanglements.

ਗਉੜੀ ਥਿਤੀ (ਮਃ ੫) ਸ. ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੯

Raag Thitee Gauri Guru Arjan Dev

ਜਮਕੰਕਰੁ ਜੋਹਿ ਨ ਸਕਈ ਨਾਨਕ ਪ੍ਰਭੂ ਦਇਆਲ ॥੮॥

Jamakankar Johi N Sakee Naanak Prabhoo Dhaeiaal ||8||

The Minister of Death cannot even see that person, O Nanak, unto whom God is merciful. ||8||

ਗਉੜੀ ਥਿਤੀ (ਮਃ ੫) ਸ. ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੧੦

Raag Thitee Gauri Guru Arjan Dev

ਪਉੜੀ ॥

Pourree ||

Pauree:

ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੮

ਅਸਟਮੀ ਅਸਟ ਸਿਧਿ ਨਵ ਨਿਧਿ ॥

Asattamee Asatt Sidhh Nav Nidhh ||

The eighth day of the lunar cycle: The eight spiritual powers of the Siddhas, the nine treasures,

ਗਉੜੀ ਥਿਤੀ (ਮਃ ੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੦

Raag Thitee Gauri Guru Arjan Dev

ਸਗਲ ਪਦਾਰਥ ਪੂਰਨ ਬੁਧਿ ॥

Sagal Padhaarathh Pooran Budhh ||

All precious things, perfect intellect,

ਗਉੜੀ ਥਿਤੀ (ਮਃ ੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੧

Raag Thitee Gauri Guru Arjan Dev

ਕਵਲ ਪ੍ਰਗਾਸ ਸਦਾ ਆਨੰਦ ॥

Kaval Pragaas Sadhaa Aanandh ||

The opening of the heart-lotus, eternal bliss,

ਗਉੜੀ ਥਿਤੀ (ਮਃ ੫) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੧

Raag Thitee Gauri Guru Arjan Dev

ਨਿਰਮਲ ਰੀਤਿ ਨਿਰੋਧਰ ਮੰਤ ॥

Niramal Reeth Nirodhhar Manth ||

Pure lifestyle, the infallible Mantra,

ਗਉੜੀ ਥਿਤੀ (ਮਃ ੫) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੧

Raag Thitee Gauri Guru Arjan Dev

ਸਗਲ ਧਰਮ ਪਵਿਤ੍ਰ ਇਸਨਾਨੁ ॥

Sagal Dharam Pavithr Eisanaan ||

All Dharmic virtues, sacred purifying baths,

ਗਉੜੀ ਥਿਤੀ (ਮਃ ੫) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੧

Raag Thitee Gauri Guru Arjan Dev

ਸਭ ਮਹਿ ਉਚ ਬਿਸੇਖ ਗਿਆਨੁ ॥

Sabh Mehi Ooch Bisaekh Giaan ||

The most lofty and sublime spiritual wisdom

ਗਉੜੀ ਥਿਤੀ (ਮਃ ੫) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੨

Raag Thitee Gauri Guru Arjan Dev

ਹਰਿ ਹਰਿ ਭਜਨੁ ਪੂਰੇ ਗੁਰ ਸੰਗਿ ॥

Har Har Bhajan Poorae Gur Sang ||

These are obtained by meditating, vibrating upon the Lord, Har, Har, in the Company of the Perfect Guru.

ਗਉੜੀ ਥਿਤੀ (ਮਃ ੫) ੮:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੨

Raag Thitee Gauri Guru Arjan Dev

ਜਪਿ ਤਰੀਐ ਨਾਨਕ ਨਾਮ ਹਰਿ ਰੰਗਿ ॥੮॥

Jap Thareeai Naanak Naam Har Rang ||8||

You shall be saved, O Nanak, by lovingly chanting the Lord's Name. ||8||

ਗਉੜੀ ਥਿਤੀ (ਮਃ ੫) ੮:੮ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੧੨

Raag Thitee Gauri Guru Arjan Dev

ਸਲੋਕੁ ॥

Salok ||

Shalok:

ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੮

ਨਾਰਾਇਣੁ ਨਹ ਸਿਮਰਿਓ ਮੋਹਿਓ ਸੁਆਦ ਬਿਕਾਰ ॥

Naaraaein Neh Simariou Mohiou Suaadh Bikaar ||

He does not remember the Lord in meditation; he is fascinated by the pleasures of corruption.

ਗਉੜੀ ਥਿਤੀ (ਮਃ ੫) ਸ. ੯:੧ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੧੩

Raag Thitee Gauri Guru Arjan Dev

ਨਾਨਕ ਨਾਮਿ ਬਿਸਾਰਿਐ ਨਰਕ ਸੁਰਗ ਅਵਤਾਰ ॥੯॥

Naanak Naam Bisaariai Narak Surag Avathaar ||9||

O Nanak, forgetting the Naam, he is reincarnated into heaven and hell. ||9||

ਗਉੜੀ ਥਿਤੀ (ਮਃ ੫) ਸ. ੯:੨ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੧੩

Raag Thitee Gauri Guru Arjan Dev

ਪਉੜੀ ॥

Pourree ||

Pauree:

ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੮

ਨਉਮੀ ਨਵੇ ਛਿਦ੍ਰੁ ਅਪਵੀਤ ॥

Noumee Navae Shhidhr Apaveeth ||

The ninth day of the lunar cycle: The nine holes of the body are defiled.

ਗਉੜੀ ਥਿਤੀ (ਮਃ ੫) ੯:੧ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੧੪

Raag Thitee Gauri Guru Arjan Dev

ਹਰਿ ਨਾਮੁ ਨ ਜਪਹਿ ਕਰਤ ਬਿਪਰੀਤਿ ॥

Har Naam N Japehi Karath Bipareeth ||

People do not chant the Lord's Name; instead, they practice evil.

ਗਉੜੀ ਥਿਤੀ (ਮਃ ੫) ੯:੨ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੧੪

Raag Thitee Gauri Guru Arjan Dev

ਪਰ ਤ੍ਰਿਅ ਰਮਹਿ ਬਕਹਿ ਸਾਧ ਨਿੰਦ ॥

Par Thria Ramehi Bakehi Saadh Nindh ॥

They commit adultery, slander the Saints,

ਗਉੜੀ ਥਿਤੀ (ਮਃ ੫) ੯:੩ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੧੫

Raag Thitee Gauri Guru Arjan Dev

ਕਰਨ ਨ ਸੁਨਹੀ ਹਰਿ ਜਸੁ ਬਿੰਦ ॥

Karan N Sunehee Har Jas Bindh ॥

And do not listen to even a tiny bit of the Lord's Praise.

ਗਉੜੀ ਥਿਤੀ (ਮਃ ੫) ੯:੪ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੧੫

Raag Thitee Gauri Guru Arjan Dev

ਹਿਰਹਿ ਪਰ ਦਰਬੁ ਉਦਰ ਕੈ ਤਾਈ ॥

Hirehi Par Dharab Oudhar Kai Thaaee ॥

They steal others' wealth for the sake of their own bellies,

ਗਉੜੀ ਥਿਤੀ (ਮਃ ੫) ੯:੫ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੧੫

Raag Thitee Gauri Guru Arjan Dev

ਅਗਨਿ ਨ ਨਿਵਰੈ ਤ੍ਰਿਸਨਾ ਨ ਬੁਝਾਈ ॥

Agan N Nivarai Thrisanaa N Bujhaaee ॥

But the fire is not extinguished, and their thirst is not quenched.

ਗਉੜੀ ਥਿਤੀ (ਮਃ ੫) ੯:੬ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੧੬

Raag Thitee Gauri Guru Arjan Dev

ਹਰਿ ਸੇਵਾ ਬਿਨੁ ਏਹ ਫਲ ਲਾਗੇ ॥

Har Saevaa Bin Eaeh Fal Laagae ॥

Without serving the Lord, these are their rewards.

ਗਉੜੀ ਥਿਤੀ (ਮਃ ੫) ੯:੭ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੧੬

Raag Thitee Gauri Guru Arjan Dev

ਨਾਨਕ ਪ੍ਰਭ ਬਿਸਰਤ ਮਰਿ ਜਮਹਿ ਅਭਾਗੇ ॥੯॥

Naanak Prabh Bisarath Mar Jamehi Abhaagae ॥9॥

O Nanak, forgetting God, the unfortunate people are born, only to die. ॥9॥

ਗਉੜੀ ਥਿਤੀ (ਮਃ ੫) ੯:੮ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੧੬

Raag Thitee Gauri Guru Arjan Dev

ਸਲੋਕੁ ॥

Salok ||

Shalok:

ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੮

ਦਸ ਦਿਸ ਖੋਜਤ ਮੈ ਫਿਰਿਓ ਜਤ ਦੇਖਉ ਤਤ ਸੋਇ ॥

Dhas Dhis Khojath Mai Firiou Jath Dhaekho Thath Soe ||

I have wandered, searching in the ten directions - wherever I look, there I see Him.

ਗਉੜੀ ਥਿਤੀ (ਮਃ ੫) ਸ. ੧੦:੧ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੧੭

Raag Thitee Gauri Guru Arjan Dev

ਮਨੁ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ ॥੧੦॥

Man Bas Aavai Naanakaa Jae Pooran Kirapaa Hoe ||10||

The mind comes to be controlled, O Nanak, if He grants His Perfect Grace. ||10||

ਗਉੜੀ ਥਿਤੀ (ਮਃ ੫) ਸ. ੧੦:੨ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੧੭

Raag Thitee Gauri Guru Arjan Dev

ਪਉੜੀ ॥

Pourree ||

Pauree:

ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੮

ਦਸਮੀ ਦਸ ਦੁਆਰ ਬਸਿ ਕੀਨੇ ॥

Dhasamee Dhas Dhuaar Bas Keenae ||

The tenth day of the lunar cycle: Overpower the ten sensory and motor organs;

ਗਉੜੀ ਥਿਤੀ (ਮਃ ੫) (੧੦):੧ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੧੮

Raag Thitee Gauri Guru Arjan Dev

ਮਨਿ ਸੰਤੋਖੁ ਨਾਮ ਜਪਿ ਲੀਨੇ ॥

Man Santhokh Naam Jap Leenae ||

Your mind will be content, as you chant the Naam.

ਗਉੜੀ ਥਿਤੀ (ਮਃ ੫) (੧੦):੨ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੧੮

Raag Thitee Gauri Guru Arjan Dev

ਕਰਨੀ ਸੁਨੀਐ ਜਸੁ ਗੋਪਾਲ ॥

Karanee Suneeai Jas Gopaal ||

With your ears, hear the Praises of the Lord of the World;

ਗਉੜੀ ਥਿਤੀ (ਮਃ ੫) (੧੦):੩ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੧੯

Raag Thitee Gauri Guru Arjan Dev

ਨੈਨੀ ਪੇਖਤ ਸਾਧ ਦਇਆਲ ॥

Nainee Paekhath Saadhh Dhaeiaal ||

With your eyes, behold the kind, Holy Saints.

ਗਉੜੀ ਥਿਤੀ (ਮਃ ੫) (੧੦):੪ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੧੯

Raag Thitee Gauri Guru Arjan Dev

ਰਸਨਾ ਗੁਨ ਗਾਵੈ ਬੇਅੰਤ ॥

Rasanaa Gun Gaavai Baeanth ||

With your tongue, sing the Glorious Praises of the Infinite Lord.

ਗਉੜੀ ਥਿਤੀ (ਮਃ ੫) (੧੦):੫ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੧੯

Raag Thitee Gauri Guru Arjan Dev

ਮਨ ਮਹਿ ਚਿਤਵੈ ਪੂਰਨ ਭਗਵੰਤ ॥

Man Mehi Chithavai Pooran Bhagavanth ||

In your mind, remember the Perfect Lord God.

ਗਉੜੀ ਥਿਤੀ (ਮਃ ੫) (੧੦):੬ - ਗੁਰੂ ਗ੍ਰੰਥ ਸਾਹਿਬ: ਅੰਗ ੨੯੮ ਪੰ. ੧੯

Raag Thitee Gauri Guru Arjan Dev